

Week beginning: 12 October 2015

Nursery & Reception Admissions 2016/17



Parents who wish to apply for Nursery and Reception 2016/17 are now able to apply. **All Nursery parents will need to re-apply. Please note that a current Nursery place does not guarantee a place in Reception.** The deadline for both admission groups is **Wednesday 15th January**. Please make sure your applications are in on time to avoid any disappointment.

 Admissions

Online
School
Admissions

There will be an Open day on **Wednesday 14th October at 9am**. This is an opportunity for parents/carers to look around the school before deciding to apply for a place at the school. Please remind friends and family to come and visit the school. Please see Mrs Kaur in the school office for more information.

Birthdays Gifts

If you would like to give gifts to children when it is your child's birthday, please ensure you **only provide fruit**. We do not allow any other type of gifts (e.g. stationary, large gifts, balloons, party poppers or any unhealthy snacks). **Please leave the fruit for your child's birthday with the office staff for distribution.**

Medication

We would like to remind parents that if their child is unwell and has been sent to school with medication, please note that we are only allowed to give medication that has been prescribed by the doctor. The medication itself needs to have a label indicating this. Please ensure that you send medication with the appropriate measuring spoon or syringe to ensure that the school is able to give the correct dosage. We will not accept any medication which is brought to the school without the correct label and dosage tool.

Mobile phones

We have noticed that a few parents and carers have been using their mobile phones on school grounds when dropping off or collecting their child. We would like to remind parents and carers not to use their mobiles on school grounds.



Photographs

The photographer will be in on Tuesday 20th October. He will take individual & sibling photographs. Please ensure your child(s) is dressed smartly in full school uniform. You will be able to purchase photographs shortly.

Thought of the week

"Neither fire nor wind, birth nor death can erase our good deeds." - Buddha

ATTENDANCE

Well done to **Guru Har Krishan Sahib Ji Class** for achieving best attendance for week ending **09/10/2015**.

Dates for your diary



Date	Event
Wednesday 14th October	"Open day" for Nursery & Reception NEW Admissions 2016/17
Friday 16th October	Yr 5 - Guru Har Rai Sahib Ji - Mr Wells's Class Assembly
Tuesday 20th October	Individual & Sibling School Photographs
Wednesday 21st October	Coffee Morning
Monday 26th October - Friday 30th October	Half Term

ਨਰਸਰੀ ਅਤੇ ਰਿਸੈਪਸ਼ਨ ਦੇ ਸਾਲ ੨੦੧੬/੧੭ ਦੇ ਦਾਖਲੇ

੨੦੧੬-੧੭ ਵਿਚ ਨਰਸਰੀ ਅਤੇ ਰਿਸੈਪਸ਼ਨ ਵਿਚ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਦਾਖਲਾ ਅਰਜ਼ੀਆਂ ਹੁਣ ਦਿੱਤੀਆਂ ਜਾ ਸਕਦੀਆਂ ਹਨ। ਮੌਜੂਦਾ ਨਰਸਰੀ ਦੇ ਸਾਰੇ ਬੱਚਿਆਂ ਨੂੰ ਇਸੇ ਸਕੂਲ ਵਿਚ ਰਿਸੈਪਸ਼ਨ ਵਿਚ ਦਾਖਲਾ ਮਿਲੇ ਇਹ ਜ਼ਰੂਰੀ ਨਹੀਂ ਹੈ। ਆਪ ਜੀ ਨੇ ਦੁਬਾਰਾ ਅਰਜ਼ੀ ਦੇਣੀ ਹੋਵੇਗੀ। ਦੋਹਾਂ ਸਾਲਾਂ ਦੇ ਵਿਚ ਦਾਖਲੇ ਲਈ ਅਰਜ਼ੀ ਦੇਣ ਲਈ ਆਖਰੀ ਤਾਰੀਖ ਬੁੱਧਵਾਰ ੧੫ ਜਨਵਰੀ ਹੈ। ਨਿਰਾਸ਼ਾ ਤੋਂ ਬਚਣ ਲਈ ਕਿਰਪਾ ਕਰਕੇ ਸਮੇਂ ਸਿਰ ਅਰਜ਼ੀਆਂ ਦੇਣ ਦੀ ਕਿਰਪਾ ਕਰਨੀ ਜੀ।

 e Admissions

Online
School
Admissions

ਬੁੱਧਵਾਰ ੧੪ ਅਕਤੂਬਰ ਨੂੰ ਸਵੇਰੇ ੯ ਵਜੇ ਖੁਲ੍ਹਾ ਦਿਨ ਹੋਵੇਗਾ। ਇਹ ਇਕ ਅਜਿਹਾ ਮੌਕਾ ਹੈ ਜਦੋਂ ਮਾਪੇ ਅਤੇ ਦੇਖਭਾਲ ਕਰਤਾ ਆਪਣੇ ਬੱਚੇ ਦੀ ਅਰਜ਼ੀ ਦੇਣ ਦਾ ਫੈਸਲਾ ਕਰਨ ਤੋਂ ਪਹਿਲਾਂ ਸਕੂਲ ਨੂੰ ਆਪ ਘੁੰਮ ਫਿਰ ਕੇ ਦੇਖ ਸਕਦੇ ਹਨ। ਕਿਰਪਾ ਕਰਕੇ ਆਪਣੇ ਮਿਤਰਾਂ ਅਤੇ ਰਿਸ਼ਤੇਦਾਰਾਂ ਨੂੰ ਸਕੂਲ ਦੀ ਫੇਰੀ ਪਾਉਣਾ ਯਾਦ ਕਰਵਾਉਣਾ ਜੀ। ਵਧੇਰੇ ਜਾਣਕਾਰੀ ਲਈ ਸਕੂਲ ਦਫ਼ਤਰ ਵਿਚ ਮਿਸਿਜ਼ ਕੌਰ ਨਾਲ ਸੰਪਰਕ ਕਰਨਾ ਜੀ।

ਜਨਮ ਦਿਨਾਂ ਤੇ ਤੁਹਫ਼ੇ

ਜੇਕਰ ਆਪ ਜੀ ਦੇ ਬੱਚੇ ਦਾ ਜਨਮ ਦਿਨ ਹੈ ਅਤੇ ਆਪ ਜੀ ਉਸਦੇ ਸਾਥੀ ਬੱਚਿਆਂ ਨੂੰ ਤੁਹਫ਼ੇ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਨੋਟ ਕਰਨਾ ਕਿ ਕੇਵਲ ਤਾਜ਼ੇ ਫਲ ਹੀ ਦਿੱਤੇ ਜਾਣ। ਅਸੀਂ ਹੋਰ ਕਿਸੇ ਵੀ ਪ੍ਰਕਾਰ ਦੇ ਤੁਹਫ਼ਿਆਂ (ਸਟੇਸ਼ਨਰੀ, ਵੱਡੇ ਤੁਹਫ਼ੇ, ਗੁਬਾਰੇ, ਪਾਰਟੀ ਪੌਪਰਜ਼ ਜਾਂ ਕੋਈ ਵੀ ਗੈਰਸਿਹਤਮੰਦ ਖੁਰਾਕੀ ਭੋਜਨ) ਦੀ ਆਗਿਆ ਨਹੀਂ ਦਿੰਦੇ। ਕਿਰਪਾ ਕਰਕੇ ਆਪਣੇ ਬੱਚੇ ਦੇ ਜਨਮ ਦਿਨ ਦੇ ਫਲ ਬੱਚਿਆਂ ਵਿਚ ਵੰਡਣ ਲਈ ਸਕੂਲ ਦਫ਼ਤਰ ਵਿਚ ਦੇਣੇ ਜੀ।

ਦਵਾਈਆਂ

ਅਸੀਂ ਆਪ ਜੀ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਜੇਕਰ ਆਪ ਜੀ ਦੇ ਬੱਚੇ ਦੀ ਤਬੀਅਤ ਖ਼ਰਾਬ ਹੈ ਅਤੇ ਆਪ ਜੀ ਉਸ ਨਾਲ ਉਸ ਦੀ ਦਵਾਈ ਭੇਜਦੇ ਹੋ ਤਾਂ ਅਸੀਂ ਉਸ ਨੂੰ ਕੇਵਲ ਉਹੀ ਦਵਾਈ ਦੇ ਸਕਦੇ ਹਾਂ ਜਿਹੜੀ ਕਿ ਉਸਦੇ ਡਾਕਟਰ ਵਲੋਂ ਨਿਸ਼ਚਿਤ ਕੀਤੀ ਗਈ ਹੋਵੇ। ਦਵਾਈ ਦੇ ਉੱਤੇ ਲਗਿਆ ਲੇਬਲ ਇਹ ਸਪਸ਼ਟ ਕਰਦਾ ਹੋਣਾ ਚਾਹੀਦਾ ਹੈ। ਕਿਰਪਾ ਕਰਕੇ ਇਹ ਵੀ ਯਕੀਨੀ ਬਣਾਉਣਾ ਕਿ ਜਿਹੜੀ ਦਵਾਈ ਤੁਸੀਂ ਆਪਣੇ ਬੱਚੇ ਨਾਲ ਭੇਜਦੇ ਹੋ ਉਸ ਦੇ ਨਾਲ ਉੱਚਿਤ ਚਮਚ ਜਾਂ ਸਰਿੰਜ ਵੀ ਲਾਜ਼ਮੀ ਭੇਜੀ ਜਾਵੇ ਤਾਂ ਜੋ ਸਕੂਲ ਵਲੋਂ ਉਸ ਨੂੰ ਉੱਚਿਤ ਮਾਤਰਾ ਵਿਚ ਦਵਾਈ ਦਿੱਤੀ ਜਾ ਸਕੇ। ਅਸੀਂ ਅਜਿਹੀ ਕੋਈ ਵੀ ਦਵਾਈ ਨਹੀਂ ਦਿਆਂਗੇ, ਜੋ ਸਕੂਲ ਵਿਚ ਲਿਆਂਦੀ ਜਾਵੇ ਪਰ ਜਿਸ ਉੱਤੇ ਉੱਚਿਤ ਲੇਬਲ ਨਾ ਲਗਿਆ ਹੋਵੇ ਜਾਂ ਜਿਸ ਨਾਲ ਉੱਚਿਤ ਯੰਤਰ ਨਾ ਹੋਵੇ।

ਮੋਬਾਇਲ ਫੋਨ

ਅਸੀਂ ਇਹ ਨੋਟ ਕੀਤਾ ਹੈ ਕਿ ਕਈ ਮਾਪੇ ਅਤੇ ਦੇਖਭਾਲ ਕਰਤਾ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਜਾਣ ਸਮੇਂ ਸਕੂਲ ਦੇ ਮੈਦਾਨਾਂ ਵਿਚ ਮੋਬਾਇਲ ਫੋਨ ਦੀ ਵਰਤੋਂ ਕਰਦੇ ਹਨ। ਅਸੀਂ ਮਾਪਿਆਂ ਅਤੇ ਦੇਖਭਾਲ ਕਰਤਾਵਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਸਕੂਲ ਦੇ ਮੈਦਾਨਾਂ ਵਿਚ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ।



ਤਸਵੀਰਾਂ

ਬੱਚਿਆਂ ਦੀਆਂ ਇਕਲੀਆਂ ਅਤੇ ਭੈਣਾਂ ਭਰਾਵਾਂ ਸਮੇਤ ਤਸਵੀਰਾਂ ਲੈਣ ਲਈ ਫੋਟੋਗ੍ਰਾਫ਼ਰ ਨੇ ਮੰਗਲਵਾਰ ੨੦ ਅਕਤੂਬਰ ਨੂੰ ਸਕੂਲ ਆਉਣਾ ਹੈ। ਕਿਰਪਾ ਕਰਕੇ ਯਕੀਨੀ ਬਣਾਉਣਾ ਕਿ ਆਪ ਜੀ ਦੇ ਬੱਚੇ ਪੂਰੀ ਸਕੂਲੀ ਵਰਦੀ ਵਿਚ ਸਜੇ ਹੋਣ। ਜਲਦੀ ਹੀ ਆਪ ਜੀ ਇਹ ਤਸਵੀਰਾਂ ਖਰੀਦ ਸਕੋਗੇ।

ਇਸ ਹਫ਼ਤੇ ਦਾ ਵਿਚਾਰ

“ਹਵਾ ਪਾਣੀ, ਜਨਮ ਮਰਨ ਸਾਡੇ ਚੰਗੇ ਕੰਮਾਂ ਨੂੰ ਮਿਟਾ ਨਹੀਂ ਸਕਦੇ।”

ਹਾਜ਼ਰੀ

੦੯/੧੦/੧੫ ਨੂੰ ਸਮਾਪਤ ਹੋਏ ਹਫ਼ਤੇ ਬਿਹਤਰੀਨ ਹਾਜ਼ਰੀ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਮਾਤ ਨੂੰ ਸ਼ਾਬਾਸ਼ ਹੇ।

ਤੁਹਾਡੀ ਡਾਇਰੀ ਲਈ ਤਾਰੀਖਾਂ



ਤਾਰੀਖ	ਵਿਸ਼ੇਸ਼ ਮੌਕਾ
ਬੁੱਧਵਾਰ ੧੪ ਅਕਤੂਬਰ	ਨਵੇਂ ਸਾਲ ੨੦੧੬/੨੦੧੭ ਲਈ ਨਰਸਰੀ ਅਤੇ ਰਿਸੈਪਸ਼ਨ ਲਈ “ਖੁਲ੍ਹਾ ਦਿਨ”
ਸ਼ੁਕਰਵਾਰ ੧੬ ਅਕਤੂਬਰ	ਪੰਵੀ-ਗੁਰੂ ਹਰਿ ਰਾਏ ਸਾਹਿਬ ਜੀ ਜਮਾਤ- ਮਿਸਟਰ ਵੈਲ ਦੀ ਜਮਾਤ ਦੀ ਜਮਾਤੀ ਸਭਾ
ਮੰਗਲਵਾਰ ੨੦ ਅਕਤੂਬਰ	ਇਕਲਿਆਂ ਅਤੇ ਭੈਣਾਂ ਭਰਾਵਾਂ ਦੀਆਂ ਇਕਠੀਆਂ ਤਸਵੀਰਾਂ
ਬੁੱਧਵਾਰ ੨੧ ਅਕਤੂਬਰ	ਕਾਫੀ ਸਵੇਰ
ਸੋਮਵਾਰ ੨੬ ਅਕਤੂਬਰ-ਸ਼ੁਕਰਵਾਰ ੩੦ ਅਕਤੂਬਰ	ਹਾਫ ਟਰਮ